



goulburn
mulwaree
library



ਗੀਤ ਕਿਤਾਬ



ਉਮਰ 0-5



ਹਰ ਰੋਜ਼ ਗੱਲ ਕਰੋ, ਗਾਓ, ਖੇਡੋ ਅਤੇ ਪੜ੍ਹੋ!



- ਹਰ ਰੋਜ਼ ਗੱਲ ਕਰਨ, ਗਾਉਣ, ਖੇਡਣ ਅਤੇ ਪੜ੍ਹਨ ਲਈ ਪ੍ਰੇਰਨਾ ਲਈ ਇਸ ਗੀਤ ਦੀ ਕਿਤਾਬ ਦੀ ਵਰਤੋਂ ਕਰੋ!
- ਦਿਮਾਗ 0-5 ਸਾਲ ਦੀ ਉਮਰ ਤੋਂ ਬਣਦੇ ਹਨ।
- ਜੀਵਨ ਭਰ ਭਾਸ਼ਾ ਅਤੇ ਸਾਖਰਤਾ ਦੀ ਨੀਂਹ ਬਣਾਉਣ ਲਈ ਪੰਜ ਤੋਂ ਪੰਜ ਦਾ ਜਨਮ ਸਰਵੋਤਮ ਵਿੱਡੋ ਹੈ।
- ਬੋਲਣ, ਗਾਉਣ ਅਤੇ ਵਜਾਉਣ ਦੁਆਰਾ ਭਾਸ਼ਾ ਦੀ ਪੜਚੋਲ ਕਰਨਾ ਪੜ੍ਹਨਾ ਅਤੇ ਲਿਖਣਾ ਸਿੱਖਣ ਲਈ ਪੂਰਵ-ਸਾਖਰਤਾ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ।
- ਗੱਲ ਕਰਨਾ, ਪੜ੍ਹਨਾ, ਵਜਾਉਣਾ ਅਤੇ ਗਾਉਣਾ ਬੱਚਿਆਂ ਦੇ ਦਿਮਾਗਾਂ ਨੂੰ ਉਹਨਾਂ ਦੀ ਸਮੁੱਚੀ ਸਿੱਖਣ ਦੀ ਯੋਗਤਾ ਨੂੰ ਨਿਯੰਤ੍ਰਿਤ ਕਰਨ ਵਾਲੇ ਤੰਤੂ ਕਨੈਕਸ਼ਨਾਂ ਅਤੇ ਮਾਰਗਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

ਹਾਵਲੇ, ਟੀ. (2000)। ਸਮਾਰਟ ਸ਼ੁਰੂ ਕਰਨਾ: ਸ਼ੁਰੂਆਤੀ ਅਨੁਭਵ ਦਿਮਾਗ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ [ਦੁਜਾ ਐਡੀਸ਼ਨ]। ਰੋਕਥਾਮ ਫੰਡ ਦਾ ਐੱਸ।

<https://www.startearly.org/app/uploads/pdf/StartingSmart.pdf>.

ਇਨਸਾਈਟ ਸੈਂਟਰ। (2023, ਮਾਰਚ)। ਸਿੱਖਣ ਦੀ ਸ਼ੁਰੂਆਤ ਸਥਾਨਕ ਲਾਇਬ੍ਰੇਰੀ ਵਿੱਚ ਹੁੰਦੀ ਹੈ। <https://apo.org.au/sites/default/files/resource-files/2023-03/apo-nid322400.pdf> ਤੋਂ ਪ੍ਰਾਪਤ ਕੀਤਾ ਗਿਆ



ਤੁਹਾਡੀ ਭਾਸ਼ਾ ਵਿੱਚ ਗੀਤ ਦੀ ਕਿਤਾਬ

Malayalam (മലയാളം) Filipino (Tagalog) Nepali (नेपाली)
Greek (Ελληνικά) Arabic (العربية) Punjabi (ਪੰਜਾਬੀ)
ਪ੍ਰਿੰਟ ਕਾਪੀਆਂ ਬੇਨਤੀ ਕਰਨ 'ਤੇ ਉਪਲਬਧ ਹਨ ਜਾਂ ਤੁਹਾਡੀ ਭਾਸ਼ਾ ਬਾਰੇ ਪੁੱਛੋ

ਜੇ ਤੁਸੀਂ ਖੁਸ਼ ਹੋ ਅਤੇ ਤੁਸੀਂ ਇਸ ਨੂੰ ਜਾਣਦੇ ਹੋ

ਜੇਕਰ ਤੁਸੀਂ ਖੁਸ਼ ਹੋ ਅਤੇ ਤੁਹਾਨੂੰ ਪਤਾ ਹੈ ਕਿ ਤਾੜੀ ਮਾਰੋ
(ਤਾਲੀ ਮਾਰੋ) ਜੇ ਤੁਸੀਂ ਖੁਸ਼ ਹੋ ਅਤੇ ਤੁਸੀਂ ਜਾਣਦੇ ਹੋ ਤਾਂ
ਆਪਣੇ ਹੱਥਾਂ ਨੂੰ ਤਾੜੀਆਂ ਮਾਰੋ (ਤਾਲੀ ਵਜਾਓ, ਤਾੜੀ
ਵਜਾਓ) ਆਪਣੇ ਪੈਰਾਂ ਨੂੰ ਠੋਕ ਕੇ ਜਾਰੀ ਰੱਖੋ



ਉਹਨਾਂ ਨੂੰ ਖੋਲ੍ਹੋ, ਬੰਦ ਕਰੋ

ਉਹਨਾਂ ਨੂੰ ਖੋਲ੍ਹੋ, ਉਹਨਾਂ ਨੂੰ ਬੰਦ ਕਰੋ, ਉਹਨਾਂ ਨੂੰ ਖੋਲ੍ਹੋ,
ਉਹਨਾਂ ਨੂੰ ਬੰਦ ਕਰੋ ਉਹਨਾਂ ਨੂੰ ਖੋਲ੍ਹੋ ਜਿਹਾ ਤਾੜੀ ਦਿਓ
ਉਹਨਾਂ ਨੂੰ ਖੋਲ੍ਹੋ ਉਹਨਾਂ ਨੂੰ ਖੋਲ੍ਹੋ ਉਹਨਾਂ ਨੂੰ ਬੰਦ ਕਰੋ ਉਹਨਾਂ
ਨੂੰ ਆਪਣੀ ਗੋਦੀ ਵਿੱਚ ਰੱਖੋ ਉਹਨਾਂ ਨੂੰ ਘੁਮਾਓ ਉਹਨਾਂ ਨੂੰ
ਘੁਮਾਓ ਉਹਨਾਂ ਨੂੰ ਕ੍ਰੀਪ ਕਰੋ ਉਹਨਾਂ ਨੂੰ ਘੁਮਾਓ ਉਹਨਾਂ ਨੂੰ
ਆਪਣੀ ਠੋਡੀ ਤੱਕ ਖੋਲ੍ਹੋ ਆਪਣਾ ਛੋਟਾ ਜਿਹਾ ਮੂੰਹ ਖੋਲ੍ਹੋ ਪਰ
ਉਹਨਾਂ ਨੂੰ ਨਾ ਦਿਓ ਵਿੱਚ!

ਉਹਨਾਂ ਨੂੰ ਹਿਲਾਓ, ਉਹਨਾਂ ਨੂੰ ਹਿਲਾਓ ਉਹਨਾਂ ਨੂੰ
ਹਿਲਾਓ, ਉਹਨਾਂ ਨੂੰ ਹਿਲਾਓ ਉਹਨਾਂ ਨੂੰ ਇਸ ਤਰ੍ਹਾਂ ਹਿਲਾਓ
ਉਹਨਾਂ ਨੂੰ ਰੋਲ ਕਰੋ, ਉਹਨਾਂ ਨੂੰ ਰੋਲ ਕਰੋ, ਉਹਨਾਂ ਨੂੰ ਰੋਲ
ਕਰੋ, ਉਹਨਾਂ ਨੂੰ ਰੋਲ ਕਰੋ, ਉਹਨਾਂ ਨੂੰ ਰੋਲ ਕਰੋ, ਇੱਕ ਛੋਟਾ
ਜਿਹਾ ਚੁੰਮਣ ਉਡਾਓ



ਬਾ ਬਾ ਬਲੈਕ ਸ਼ੀਪ

ਬਾਏ ਬਾਏ ਕਾਲੀ ਭੇਡ, ਤੁਹਾਡੇ ਕੋਲ ਕੋਈ
ਉੱਨ ਹੈ?

"ਹਾਂ ਸਰ, ਹਾਂ ਸਰ, ਤਿੰਨ ਬੋਰੀਆਂ ਭਰੀਆਂ!"
ਇੱਕ ਮਾਸਟਰ ਲਈ, ਇੱਕ ਡੇਮ ਲਈ, ਅਤੇ
ਇੱਕ ਛੋਟੇ ਮੁੰਡੇ ਲਈ ਜੋ ਲੇਨ ਵਿੱਚ ਰਹਿੰਦਾ
ਹੈ।



ਕਤਾਰ, ਕਤਾਰ, ਰੋਅ ਤੁਹਾਡੀ ਬੇੜੀ

ਕਤਾਰ, ਕਤਾਰ, ਆਪਣੀ ਕਿਸ਼ਤੀ ਨੂੰ ਕਤਾਰ ਦਿਓ, ਹੌਲੀ
ਹੌਲੀ ਧਾਰਾ ਦੇ ਹੇਠਾਂ.

ਖੁਸ਼ੀ ਨਾਲ, ਖੁਸ਼ੀ ਨਾਲ, ਖੁਸ਼ੀ ਨਾਲ, ਖੁਸ਼ੀ ਨਾਲ,
ਜ਼ਿੰਦਗੀ ਸਿਰਫ ਇਕ ਸੁਪਨਾ ਹੈ.



ਸਿਰ ਅਤੇ ਮੋਢੇ

ਸਿਰ ਅਤੇ ਮੋਢੇ, ਗੋਡੇ ਅਤੇ ਪੈਰਾਂ ਦੀਆਂ ਉਂਗਲੀਆਂ, ਗੋਡੇ ਅਤੇ ਪੈਰਾਂ ਦੀਆਂ ਉਂਗਲੀਆਂ, ਗੋਡੇ ਅਤੇ ਪੈਰਾਂ ਦੀਆਂ ਉਂਗਲਾਂ, ਸਿਰ ਅਤੇ ਮੋਢੇ, ਗੋਡੇ ਅਤੇ ਪੈਰ ਦੀਆਂ ਉਂਗਲਾਂ, ਆਓ ਸਾਰੇ ਮਿਲ ਕੇ ਤਾੜੀਆਂ ਮਾਰੀਏ।

ਅੱਖਾਂ ਅਤੇ ਕੰਨ ਅਤੇ ਮੂੰਹ ਅਤੇ ਨੱਕ;
ਮੂੰਹ ਅਤੇ ਨੱਕ, ਮੂੰਹ ਅਤੇ ਨੱਕ, ਅੱਖਾਂ ਅਤੇ ਕੰਨ ਅਤੇ ਮੂੰਹ ਅਤੇ ਨੱਕ, ਆਓ ਸਾਰੇ ਮਿਲ ਕੇ ਤਾੜੀਆਂ ਵਜਾਉਂਦੇ ਹਾਂ।

ਸਿਰ ਅਤੇ ਮੋਢੇ, ਗੋਡੇ ਅਤੇ ਪੈਰਾਂ ਦੀਆਂ ਉਂਗਲਾਂ, ਗੋਡੇ ਅਤੇ ਪੈਰਾਂ ਦੀਆਂ ਉਂਗਲਾਂ, ਗੋਡੇ ਅਤੇ ਪੈਰਾਂ ਦੀਆਂ ਉਂਗਲਾਂ, ਸਿਰ, ਮੋਢੇ, ਗੋਡੇ ਅਤੇ ਪੈਰਾਂ ਦੀਆਂ ਉਂਗਲਾਂ, ਆਓ ਸਾਰੇ ਮਿਲ ਕੇ ਤਾੜੀਆਂ ਮਾਰੀਏ!



ਟਵਿੰਕਲ, ਟਵਿੰਕਲ, ਲਿਟਲ ਸਟਾਰ

ਟਵਿੰਕਲ, ਟਵਿੰਕਲ, ਛੋਟਾ ਤਾਰਾ, ਮੈਂ ਕਿਵੇਂ ਹੈਰਾਨ ਹਾਂ ਕਿ
ਤੁਸੀਂ ਕੀ ਹੋ.

ਦੁਨੀਆਂ ਤੋਂ ਉੱਪਰ ਇੰਨੀ ਉੱਚੀ, ਜਿਵੇਂ ਅਸਮਾਨ ਵਿੱਚ ਹੀਰੇ।
ਟਵਿੰਕਲ, ਟਵਿੰਕਲ, ਛੋਟਾ ਤਾਰਾ, ਮੈਂ ਕਿਵੇਂ ਹੈਰਾਨ ਹਾਂ ਕਿ
ਤੁਸੀਂ ਕੀ ਹੋ.



ਗੋਲ ਅਤੇ ਗੋਲ ਬਾਗ

ਟੇਡੀ ਬੀਅਰ ਵਾਂਗ ਬਾਗ ਨੂੰ ਗੋਲ ਅਤੇ ਗੋਲ ਕਰੋ.
ਇੱਕ ਕਦਮ, ਦੋ ਕਦਮ ਤੁਹਾਨੂੰ ਉੱਥੇ ਦੇ ਹੇਠਾਂ ਗੁੰਦਦੇ
ਹਨ.

(ਆਪਣੀਆਂ ਉਂਗਲਾਂ ਨੂੰ ਆਪਣੇ ਬੱਚੇ ਦੀ ਹਥੇਲੀ ਦੇ
ਦੁਆਲੇ ਘੁੰਮਾਓ। ਆਪਣੀਆਂ ਉਂਗਲਾਂ ਨਾਲ ਉਸ ਦੀ
ਬਾਂਹ ਉੱਪਰ ਚੁੱਕੋ, ਅਤੇ ਫਿਰ ਉਸ ਦੀ ਕੱਛ ਜਾਂ ਠੋਡੀ
ਨੂੰ ਗੁੰਝਲਦਾਰ ਕਰੋ।


ਪੈਰਾਂ ਨਾਲ ਵੀ ਕੰਮ ਕਰਦਾ ਹੈ!)



ਇਟਸੀ ਬਿਟਸੀ ਸਪਾਈਡਰ



ਇਸਦੀ ਬਿਟਸੀ ਮੱਕੜੀ ਪਾਣੀ ਦੇ ਟੁਕੜੇ ਉੱਤੇ ਚੜ੍ਹ
ਗਈ, ਹੇਠਾਂ ਮੀਂਹ ਆਇਆ ਅਤੇ ਮੱਕੜੀ ਨੂੰ ਧੋ ਦਿੱਤਾ।
ਸੂਰਜ ਨਿਕਲਿਆ ਅਤੇ ਸਾਰਾ ਮੀਂਹ ਸੁੱਕ ਗਿਆ ਅਤੇ
ਇਸਦੀ ਬਿਟਸੀ ਮੱਕੜੀ ਫਿਰ ਟਹਿਣੀ ਉੱਤੇ ਚੜ੍ਹ
ਗਈ।




ਪੰਜ ਹਰੇ ਅਤੇ ਧੱਬੇਦਾਰ ਡੱਡੂ

ਪੰਜ ਛੋਟੇ ਧੱਬੇਦਾਰ ਡੱਡੂ, ਇੱਕ ਧੱਬੇਦਾਰ ਲੰਗ 'ਤੇ ਬੈਠੇ, ਕੁਝ
ਬਹੁਤ ਹੀ ਸੁਆਦੀ ਬੱਗ ਖਾ ਰਹੇ ਹਨ।

ਯਮ ਯਮ!

ਇੱਕ ਨੇ ਪੂਲ ਵਿੱਚ ਛਾਲ ਮਾਰ ਦਿੱਤੀ, ਜਿੱਥੇ ਇਹ ਵਧੀਆ
ਅਤੇ ਠੰਡਾ ਸੀ, ਫਿਰ ਚਾਰ ਧੱਬੇਦਾਰ ਡੱਡੂ ਸਨ।

ਗਲਬ ਗਲਬ!




ਪੰਜ ਛੋਟੀਆਂ ਬੱਤਖਾਂ

ਪੰਜ ਛੋਟੀਆਂ ਬੱਤਖਾਂ ਇੱਕ ਦਿਨ ਪਹਾੜੀਆਂ ਅਤੇ ਦੂਰ ਦੂਰੋਂ ਨਿਕਲ ਗਈਆਂ ਸਨ,
ਮਾਂ ਬੱਤਖ ਨੇ ਕਿਹਾ, "ਕਵਾਕ ਕਵਾਕ ਕਵਾਕ ਕਵਾਕ!" ਪਰ ਸਿਰਫ਼ ਚਾਰ ਛੋਟੀਆਂ
ਬੱਤਖਾਂ ਵਾਪਸ ਆਈਆਂ।

ਚਾਰ ਛੋਟੀਆਂ ਬੱਤਖਾਂ ਤਿੰਨ ਛੋਟੀਆਂ ਬੱਤਖਾਂ ਦੇ ਛੋਟੀਆਂ ਬਤਖਾਂ ਇੱਕ ਛੋਟੀ ਬਤਖ
ਇੱਕ ਦਿਨ ਪਹਾੜੀਆਂ ਅਤੇ ਦੂਰ ਦੂਰੋਂ ਬਾਹਰ ਗਈ।

ਮਾਂ ਬੱਤਖ ਨੇ ਕਿਹਾ, "ਕਵਾਕ ਕਵਾਕ ਕਵਾਕ ਕਵਾਕ!" ਅਤੇ ਉਨ੍ਹਾਂ ਛੋਟੀਆਂ ਬੱਤਖਾਂ
ਵਿੱਚੋਂ ਕੋਈ ਵੀ ਵਾਪਸ ਨਹੀਂ ਆਈ।

ਬੁੱਢੀ ਮਾਂ ਦੀ ਬੱਤਖ ਇੱਕ ਦਿਨ ਪਹਾੜੀਆਂ ਅਤੇ ਦੂਰੋਂ ਬਾਹਰ ਚਲੀ ਗਈ ਮਾਂ ਦੀ
ਬਤਖ ਨੇ ਕਿਹਾ "ਕਵਾਕ ਕਵਾਕ ਕਵਾਕ ਕਵਾਕ!" ਅਤੇ ਸਾਰੀਆਂ ਪੰਜ ਛੋਟੀਆਂ
ਬੱਤਖਾਂ ਵਾਪਸ ਆ ਗਈਆਂ।



ਸਮੁੰਦਰ ਵਿੱਚ ਲਹਿਰਾਂ

ਸਮੁੰਦਰ ਦੀਆਂ ਲਹਿਰਾਂ, ਉੱਪਰ ਅਤੇ ਹੇਠਾਂ, ਉੱਪਰ ਅਤੇ ਹੇਠਾਂ,
ਸਮੁੰਦਰ ਦੀਆਂ ਲਹਿਰਾਂ, ਸਾਰਾ ਦਿਨ ਉੱਪਰ ਅਤੇ ਹੇਠਾਂ ਜਾਂਦੀਆਂ
ਹਨ.


ਸਮੁੰਦਰ ਵਿੱਚ ਸ਼ਾਰਕ chomp chomp chomp ਜਾਣ.

ਸਮੁੰਦਰ ਵਿੱਚ ਮੱਛੀਆਂ swish swish swish ਜਾਣ.

ਸਮੁੰਦਰ ਵਿੱਚ ਕਿਸ਼ਤੀਆਂ ਟੂਟ-ਟੂਟ ਜਾਂਦੀਆਂ ਹਨ।

ਸਮੁੰਦਰ ਵਿੱਚ ਡਾਲਫਿਨ ਉੱਪਰ ਅਤੇ ਹੇਠਾਂ ਛਾਲ ਮਾਰਦੀਆਂ ਹਨ।

ਸਮੁੰਦਰ ਵਿੱਚ ਲੋਕ ਸਪਲੈਸ਼ ਸਪਲੈਸ਼ ਸਪਲੈਸ਼ ਜਾਂਦੇ ਹਨ।



ਇੱਕ ਮਲਾਹ

ਇੱਕ ਮਲਾਹ ਸਮੁੰਦਰ, ਸਮੁੰਦਰ, ਸਮੁੰਦਰ ਵਿੱਚ ਗਿਆ (ਹੱਥਾਂ ਨਾਲ
ਲਹਿਰਾਂ ਦੀਆਂ ਲਹਿਰਾਂ) ਇਹ ਵੇਖਣ ਲਈ ਕਿ ਉਹ ਕੀ ਦੇਖ ਸਕਦਾ
ਹੈ, ਵੇਖ ਸਕਦਾ ਹੈ (ਗਲਾਸ ਬਣਾਉਣ ਲਈ ਹੱਥ ਫੜੋ) ਪਰ ਉਹ
ਸਭ ਕੁਝ ਜੋ ਉਹ ਦੇਖ ਸਕਦਾ ਹੈ, ਵੇਖ ਸਕਦਾ ਹੈ (ਗਲਾਸ ਬਣਾਉਣ
ਲਈ ਹੱਥ ਫੜੋ)) ਡੂੰਘੇ ਨੀਲੇ ਸਮੁੰਦਰ ਦੇ ਤਲ ਸੀ, ਸਮੁੰਦਰ,
ਸਮੁੰਦਰ (ਹੱਥਾਂ ਨਾਲ ਲਹਿਰਾਂ)



ਗਾਲੰਫ ਛੋਟੇ ਹਰੇ ਡੱਡੂ ਕੋਲ ਗਿਆ

ਗਾਲੰਫ ਇੱਕ ਦਿਨ ਛੋਟਾ ਹਰਾ ਡੱਡੂ ਗਿਆ ਗਾਲੰਫ ਇੱਕ ਦਿਨ
ਛੋਟਾ ਹਰਾ ਡੱਡੂ ਗਿਆ ਗਾਲੰਫ ਇੱਕ ਦਿਨ ਛੋਟਾ ਹਰਾ ਡੱਡੂ ਗਿਆ
ਅਤੇ ਇਸ ਦੀਆਂ ਅੱਖਾਂ ਗਾਲੰਫ, ਗਾਲੰਫ, ਗਾਲੰਫ ਗਈਆਂ ਪਰ
ਅਸੀਂ ਸਾਰੇ ਜਾਣਦੇ ਹਾਂ ਕਿ ਡੱਡੂ ਜਾਂਦੇ ਹਨ (ਤਾਲੀ ਮਾਰਦੇ ਹਨ)
-ਦੇ-ਦਾ-ਦੇ-ਦਾ, ਲਾ-ਦੇ-ਦਾ-ਦੇ-ਦਾ (ਹੱਲੇ ਹੱਥ) ਅਸੀਂ ਸਾਰੇ ਜਾਣਦੇ
ਹਾਂ ਕਿ ਡੱਡੂ ਜਾਂਦੇ ਹਨ (ਤਾਲੀ ਵਜਾਉਂਦੇ ਹਨ) ਲਾ-ਦੇ-ਦਾ-ਦੇ-ਦਾ
(ਹੱਲਾਉਂਦੇ ਹੱਥ)

ਉਹ ਗਾਲੰਫ, ਗਾਲੰਫ, ਗਾਲੰਫ ਨਹੀਂ ਜਾਂਦੇ।



ਪੰਜ ਸਨ ਮੰਜੇ ਵਿੱਚ


ਬਿਸਤਰੇ ਵਿੱਚ ਪੰਜ ਸਨ ਅਤੇ ਛੋਟੇ ਨੇ ਕਿਹਾ ਰੋਲ ਓਵਰ,
ਰੋਲ ਓਵਰ ਤਾਂ ਉਹ ਸਾਰੇ ਪਲਟ ਗਏ ਅਤੇ ਇੱਕ ਡਿੱਗ
ਗਿਆ

ਬਿਸਤਰੇ ਵਿੱਚ ਚਾਰ ਸਨ ਅਤੇ ਛੋਟੇ ਨੇ ਕਿਹਾ ਰੋਲ
ਓਵਰ, ਰੋਲ ਓਵਰ ਤਾਂ ਉਹ ਸਾਰੇ ਪਲਟ ਗਏ ਅਤੇ ਇੱਕ
ਡਿੱਗ ਗਿਆ

ਬਿਸਤਰੇ ਵਿੱਚ ਤਿੰਨ ਸਨ ਅਤੇ ਛੋਟੇ ਨੇ ਕਿਹਾ ਰੋਲ
ਓਵਰ, ਰੋਲ ਓਵਰ ਤਾਂ ਉਹ ਸਾਰੇ ਪਲਟ ਗਏ ਅਤੇ ਇੱਕ
ਡਿੱਗ ਗਿਆ

ਬਿਸਤਰੇ ਵਿੱਚ ਦੋ ਸਨ ਅਤੇ ਛੋਟੇ ਨੇ ਕਿਹਾ ਰੋਲ ਓਵਰ,
ਰੋਲ ਓਵਰ ਤਾਂ ਉਹ ਸਾਰੇ ਪਲਟ ਗਏ ਅਤੇ ਇੱਕ ਡਿੱਗ
ਗਿਆ

ਬਿਸਤਰੇ ਵਿੱਚ ਇੱਕ ਸੀ ਅਤੇ ਛੋਟੇ ਨੇ ਗੁੱਡ ਨਾਈਟ ਕਿਹਾ
(ਅਤੇ ਸੌਂ ਗਿਆ)



ਸਲੀਪਿੰਗ ਬਨੀਜ਼

ਛੋਟੇ ਖਰਗੋਸ਼ਾਂ ਨੂੰ ਸੁੱਤੇ ਹੋਏ ਦੇਖੋ, ਦੁਪਹਿਰ ਦੇ ਕਰੀਬ ਹੋਣ ਤੱਕ, ਕੀ
ਅਸੀਂ ਉਨ੍ਹਾਂ ਨੂੰ ਖੁਸ਼ੀ ਦੀ ਧੁਨ ਨਾਲ ਜਗਾਵਾਂਗੇ?
ਉਹ ਇੰਨੇ ਸ਼ਾਂਤ ਹਨ, ਕੀ ਉਹ ਬਿਮਾਰ ਹਨ?
ਜਾਗੋ...ਜਲਦੀ...ਜਾਗੋ।

WAKE UP LITTLE BUNIES hop, hop, hop,
Wake up little bunnies Hop, hop, hop, Wake
up little bunnies Hop, ਫਿਰ STOP!

(ਦੁਹਰਾਓ)



ਪੰਜ ਛੋਟੇ ਬਾਂਦਰ




ਪੰਜ ਛੋਟੇ ਬਾਂਦਰ ਰੁੱਖ ਵਿੱਚ ਝੁਲਦੇ ਹੋਏ ਮਿਸਟਰ ਮਗਰਮੱਛ ਨੂੰ ਛੇੜ ਰਹੇ ਹਨ, "ਤੁਸੀਂ ਮੈਨੂੰ ਨਹੀਂ ਫੜ ਸਕਦੇ!" ਨਾਲ ਹੀ ਮਗਰਮੱਛ ਜਿੰਨਾ ਸ਼ਾਂਤ ਹੋ ਸਕਦਾ ਸੀ ਆ ਗਿਆ ਅਤੇ ... ਸਨੈਪ ਮਿਸਟਰ ਕ੍ਰੋਕੋਡਾਇਲ ਚਲਾ ਗਿਆ! ਹੇ ਮੇਰੇ ਪਿਆਰੇ!

ਚਾਰ ਛੋਟੇ ਬਾਂਦਰ ਰੁੱਖ ਵਿੱਚ ਝੁਲਦੇ ਹੋਏ ਮਿਸਟਰ ਮਗਰਮੱਛ ਨੂੰ ਛੇੜ ਰਹੇ ਹਨ, "ਤੁਸੀਂ ਮੈਨੂੰ ਨਹੀਂ ਫੜ ਸਕਦੇ!" ਨਾਲ ਹੀ ਮਗਰਮੱਛ ਜਿੰਨਾ ਸ਼ਾਂਤ ਹੋ ਸਕਦਾ ਸੀ ਆ ਗਿਆ ਅਤੇ ... ਸਨੈਪ ਮਿਸਟਰ ਕ੍ਰੋਕੋਡਾਇਲ ਚਲਾ ਗਿਆ! ਹੇ ਮੇਰੇ ਪਿਆਰੇ!

ਤਿੰਨ ਛੋਟੇ ਬਾਂਦਰ ਰੁੱਖ ਵਿੱਚ ਝੁਲਦੇ ਹੋਏ ਮਿਸਟਰ ਮਗਰਮੱਛ ਨੂੰ ਛੇੜ ਰਹੇ ਹਨ, "ਤੁਸੀਂ ਮੈਨੂੰ ਨਹੀਂ ਫੜ ਸਕਦੇ!" ਨਾਲ ਹੀ ਮਗਰਮੱਛ ਜਿੰਨਾ ਸ਼ਾਂਤ ਹੋ ਸਕਦਾ ਸੀ ਆ ਗਿਆ ਅਤੇ ... ਸਨੈਪ ਮਿਸਟਰ ਕ੍ਰੋਕੋਡਾਇਲ ਚਲਾ ਗਿਆ! ਹੇ ਮੇਰੇ ਪਿਆਰੇ!

ਦੋ ਛੋਟੇ ਬਾਂਦਰ ਰੁੱਖ ਵਿੱਚ ਝੁਲਦੇ ਹੋਏ ਮਿਸਟਰ ਮਗਰਮੱਛ ਨੂੰ ਛੇੜ ਰਹੇ ਹਨ, "ਤੁਸੀਂ ਮੈਨੂੰ ਨਹੀਂ ਫੜ ਸਕਦੇ!" ਨਾਲ ਹੀ ਮਗਰਮੱਛ ਜਿੰਨਾ ਸ਼ਾਂਤ ਹੋ ਸਕਦਾ ਸੀ ਆ ਗਿਆ ਅਤੇ ... ਸਨੈਪ ਮਿਸਟਰ ਕ੍ਰੋਕੋਡਾਇਲ ਚਲਾ ਗਿਆ! ਹੇ ਮੇਰੇ ਪਿਆਰੇ!

ਇੱਕ ਛੋਟਾ ਬਾਂਦਰ ਰੁੱਖ ਵਿੱਚ ਝੁਲਦਾ ਹੋਇਆ ਮਿਸਟਰ ਮਗਰਮੱਛ ਨੂੰ ਛੇੜਦਾ ਹੋਇਆ, "ਤੁਸੀਂ ਮੈਨੂੰ ਨਹੀਂ ਫੜ ਸਕਦੇ!" ਨਾਲ ਹੀ ਮਗਰਮੱਛ ਜਿੰਨਾ ਸ਼ਾਂਤ ਹੋ ਸਕਦਾ ਸੀ ਆ ਗਿਆ ਅਤੇ ... ਸਨੈਪ ਮਿਸਟਰ ਕ੍ਰੋਕੋਡਾਇਲ ਚਲਾ ਗਿਆ! ਹੇ ਮੇਰੇ ਪਿਆਰੇ!




ਮੈਂ ਇੱਕ ਛੋਟਾ ਟੀਪੌਟ ਹਾਂ

ਮੈਂ ਥੋੜਾ ਜਿਹਾ ਚਾਹ ਵਾਲਾ, ਛੋਟਾ ਅਤੇ ਮੋਟਾ, ਇਹ
ਮੇਰਾ ਹੈਂਡਲ ਹੈ ਇਹ ਮੇਰਾ ਥੌੜਾ ਹੈ ਜਦੋਂ ਮੈਂ ਸਾਰੇ ਭੁੰਲ
ਜਾਂਦਾ ਹਾਂ, ਮੈਨੂੰ ਚੀਕਣਾ ਸੁਣੋ, ਮੈਨੂੰ ਟਿਪ ਕਰੋ ਅਤੇ
ਮੈਨੂੰ ਡੋਲ੍ਹ ਦਿਓ!



ਪੰਜ ਛੋਟੇ ਬਾਂਦਰ ਬਿਸਤਰੇ 'ਤੇ ਛਾਲ ਮਾਰ ਰਹੇ ਹਨ

ਪੰਜ ਛੋਟੇ ਬਾਂਦਰ ਬਿਸਤਰੇ 'ਤੇ ਛਾਲ ਮਾਰ ਰਹੇ ਹਨ ਇੱਕ
ਡਿੱਗ ਗਿਆ ਅਤੇ ਉਸਦਾ ਸਿਰ ਟਕਰਾਇਆ ਮਾਮਾ ਨੇ
ਡਾਕਟਰ ਨੂੰ ਬੁਲਾਇਆ, ਅਤੇ ਡਾਕਟਰ ਨੇ ਕਿਹਾ ਹੋਰ
ਬਾਂਦਰ ਨਹੀਂ ਬਿਸਤਰੇ 'ਤੇ ਛਾਲ ਮਾਰਦੇ ਹਨ 4, 3, 2, 1
ਦੁਹਰਾਓ।



ਓਲਡ ਮੈਕਡੋਨਲਡ ਦਾ ਇੱਕ ਫਾਰਮ ਸੀ

ਓਲਡ ਮੈਕਡੋਨਲਡ ਦਾ ਇੱਕ ਫਾਰਮ E-I-E-I-O ਸੀ
ਅਤੇ ਉਸਦੇ ਫਾਰਮ ਵਿੱਚ ਉਸਦੇ ਕੋਲ ਇੱਕ ਗਾਂ ਸੀ E-I-
E-I-O ਇੱਕ ਮੂ ਮੂ ਨਾਲ ਇੱਥੇ ਅਤੇ ਇੱਕ ਮੂਓ ਉੱਥੇ ਇੱਕ
ਮੂਓ, ਉੱਥੇ ਇੱਕ ਮੂਓ ਹਰ ਜਗ੍ਹਾ ਇੱਕ ਮੂਓ ਮੂਓ ਓਲਡ
ਮੈਕਡੋਨਲਡ ਦਾ ਇੱਕ ਫਾਰਮ ਸੀ E-I-E-I-O



ਡੰਗਲੇ ਡੰਗਲੇ ਸਕਰੈਕੋ

ਜਦੋਂ ਸਾਰੀਆਂ ਗਾਵਾਂ ਸੁੱਤੀਆਂ ਹੋਈਆਂ ਸਨ ਅਤੇ ਸੂਰਜ ਸੌਂ ਗਿਆ ਸੀ, ਉੱਪਰ ਛਾਲ ਮਾਰਦਾ ਹੈ ਅਤੇ ਉਹ ਇਹ ਕਹਿੰਦਾ ਹੈ

"ਮੈਂ ਇੱਕ ਫਲਿੱਪੀ ਫਲਾਪੀ ਟੋਪੀ ਵਾਲਾ ਇੱਕ ਡੰਗਲ ਲਟਕਣ ਵਾਲਾ ਡਰਾਮਾ ਹਾਂ, ਮੈਂ ਇਸ ਤਰ੍ਹਾਂ ਆਪਣੇ ਹੱਥ ਹਿਲਾ ਸਕਦਾ ਹਾਂ ਅਤੇ ਇਸ ਤਰ੍ਹਾਂ ਆਪਣੇ ਪੈਰ ਹਿਲਾ ਸਕਦਾ ਹਾਂ।"

ਜਦੋਂ ਸਾਰੀਆਂ ਮੁਰਗੀਆਂ ਚਰ ਰਹੀਆਂ ਸਨ ਅਤੇ ਚੰਦ ਬੱਦਲ ਦੇ ਪਿੱਛੇ ਹੈ, ਉੱਪਰ ਨੇ ਡਰਾਈਕਰੋ ਨੂੰ ਛਾਲ ਮਾਰਿਆ ਅਤੇ ਬਹੁਤ ਉੱਚੀ ਚੀਕਿਆ!

"ਮੈਂ ਇੱਕ ਫਲਿੱਪੀ ਫਲਾਪੀ ਟੋਪੀ ਵਾਲਾ ਇੱਕ ਡੰਗਲ ਲਟਕਣ ਵਾਲਾ ਡਰਾਮਾ ਹਾਂ, ਮੈਂ ਇਸ ਤਰ੍ਹਾਂ ਆਪਣੇ ਹੱਥ ਹਿਲਾ ਸਕਦਾ ਹਾਂ ਅਤੇ ਇਸ ਤਰ੍ਹਾਂ ਆਪਣੇ ਪੈਰ ਹਿਲਾ ਸਕਦਾ ਹਾਂ।"



ਹੇ ਡਿਡਲ, ਡਿਡਲ

Hey dodle, doddle, the cat and
fiddle, The cow jumped over the
moon;

ਐਨਾ ਮਜ਼ਾ ਦੇਖ ਕੇ ਛੋਟਾ ਕੁੱਤਾ ਹੱਸ ਪਿਆ ਤੇ ਥਾਲੀ
ਚਮਚਾ ਲੈ ਕੇ ਭੱਜ ਗਿਆ।




ਕੋਮਲ ਕੋਆਲਾ

ਕੁਡਲੀ ਕੋਆਲਾ, ਕੋਡਲੀ ਕੋਆਲਾ ਪੋਸਮਜ਼ ਵੀ,
ਪੋਸਮਜ਼ ਵੀ ਵਾਲਬੀਜ਼ ਅਤੇ ਵੂਮਬੈਟਸ, ਵਾਲਬੀਜ਼
ਅਤੇ ਵੌਮਬੈਟਸ ਕੰਗਾਰੂਜ਼ (ਫ੍ਰੇ ਜੈਕ ਦੀ ਧੁਨ ਲਈ)



ਦੇ ਛੋਟੀਆਂ ਮੱਛੀਆਂ

ਦੇ ਛੋਟੀਆਂ ਮੱਛੀਆਂ ਟੈਂਕ ਵਿੱਚ ਤੈਰ ਰਹੀਆਂ ਹਨ ਇੱਕ
ਦਾ ਨਾਮ ਫਰੈਡ, ਅਤੇ ਇੱਕ ਨਾਮ ਦਾ ਫਰੈਂਕ ਫਰੈੱਡ ਤੈਰ
ਰਿਹਾ ਹੈ, ਫਰੈਂਕ ਤੈਰ ਰਿਹਾ ਹੈ ਫਰੈਂਕ ਵਾਪਸ ਆਓ
ਫਰੇਡ, ਵਾਪਸ ਆਓ ਫ੍ਰੈਂਕ



ਉੱਪਰ ਅਤੇ ਹੇਠਾਂ

ਅਸੀਂ ਉੱਪਰ ਜਾ ਰਹੇ ਹਾਂ, ਅਸੀਂ ਉੱਪਰ ਜਾ ਰਹੇ ਹਾਂ, ਜਿੰਨਾ
ਉੱਚਾ ਅਸੀਂ ਜਾ ਸਕਦੇ ਹਾਂ (ਬੱਚੇ ਨੂੰ ਉੱਪਰ ਚੁੱਕੋ) ਅਸੀਂ
ਹੇਠਾਂ ਜਾ ਰਹੇ ਹਾਂ, ਅਸੀਂ ਹੇਠਾਂ ਜਾ ਰਹੇ ਹਾਂ, ਅਸੀਂ ਹੇਠਾਂ ਜਾ
ਰਹੇ ਹਾਂ (ਹੇਠਾਂ ਬੱਚਾ ਹੇਠਾਂ) ਉੱਪਰ, ਉੱਪਰ, ਉੱਪਰ,
ਉੱਪਰ, ਹੇਠਾਂ, ਹੇਠਾਂ, ਹੇਠਾਂ, ਹੇਠਾਂ, ਹੇਠਾਂ



ਚਾਰੇ ਪਾਸੇ ਘੁੰਮ ਰਿਹਾ ਹੈ


ਸਮੁੰਦਰ ਉੱਤੇ ਇੱਕ ਕਿਸ਼ਤੀ ਵਿੱਚ ਚਾਰੇ ਪਾਸੇ ਘੁੰਮਣਾ ਰੋਲ,
ਰੋਲ, ਰੋਲ, ਰੋਲ, ਮੇਰੇ ਨਾਲ ਰੋਲ ਕਰੋ ਸਮੁੰਦਰ ਉੱਤੇ ਇੱਕ
ਕਿਸ਼ਤੀ ਵਿੱਚ ਚਾਰੇ ਪਾਸੇ ਬੌਬਿੰਗ ਕਰੋ ਬੌਬ, ਬੌਬ, ਬੌਬ, ਬੌਬ,
ਬੌਬ ਮੇਰੇ ਨਾਲ ਡੂੰਘੇ ਨੀਲੇ ਸਮੁੰਦਰ ਵਿੱਚ ਚਾਰੇ ਪਾਸੇ ਤੈਰ ਰਹੇ
ਹਨ ਤੈਰ, ਤੈਰ, ਤੈਰ, ਤੈਰ, ਮੇਰੇ ਨਾਲ ਤੈਰਾਕੀ



ਛੋਟਾ ਕੱਛੂ

ਮੇਰੇ ਕੋਲ ਇੱਕ ਛੋਟਾ ਜਿਹਾ ਕੱਛੂ ਸੀ, ਉਸਦਾ
ਨਾਮ ਟਿਨੀ ਟਿਮ ਸੀ, ਮੈਂ ਉਸਨੂੰ ਬਾਥਟਬ
ਵਿੱਚ ਪਾ ਦਿੱਤਾ, ਇਹ ਵੇਖਣ ਲਈ ਕਿ ਕੀ
ਉਹ ਤੈਰ ਸਕਦਾ ਹੈ।

ਉਸਨੇ ਸਾਰਾ ਪਾਣੀ ਪੀ ਲਿਆ, ਉਸਨੇ ਸਾਰਾ
ਸਾਬਣ ਖਾ ਲਿਆ, ਹੁਣ ਉਹ ਬਿਸਤਰੇ ਵਿੱਚ
ਬਿਮਾਰ ਹੈ, ਉਸਦੇ ਗਲੇ ਵਿੱਚ ਇੱਕ
ਬੁਲਬੁਲਾ ਹੈ।



ਇਹ ਛੋਟਾ Piggy

ਇਹ ਛੋਟਾ ਸੂਰ ਬਾਜ਼ਾਰ ਗਿਆ ਸੀ।

ਇਹ ਛੋਟਾ ਜਿਹਾ ਸੂਰ ਘਰ ਹੀ ਰਿਹਾ।

ਇਸ ਛੋਟੇ ਜਿਹੇ ਸੂਰ ਨੇ ਭੁੰਨਿਆ ਬੀਫ ਸੀ।


ਇਸ ਛੋਟੇ ਜਿਹੇ ਸੂਰ ਦੇ ਕੋਲ ਕੋਈ ਨਹੀਂ ਸੀ।

ਇਹ ਛੋਟਾ ਸੂਰ ਚੀਕਿਆ, "ਵੇ, ਵੇ, ਵੇ, ਵੇ।" ਘਰ ਦੇ
ਸਾਰੇ ਰਸਤੇ।



humpty dumpty

ਹੰਪਟੀ ਡੰਪਟੀ ਇੱਕ ਕੰਧ 'ਤੇ ਬੈਠੀ ਸੀ ਹੰਪਟੀ ਡੰਪਟੀ ਦੀ
ਬਹੁਤ ਵੱਡੀ ਗਿਰਾਵਟ ਸੀ ਸਾਰੇ ਰਾਜੇ ਦੇ ਘੋੜੇ ਅਤੇ ਸਾਰੇ
ਰਾਜੇ ਦੇ ਆਦਮੀ ਹੰਪਟੀ ਨੂੰ ਦੁਬਾਰਾ ਇਕੱਠੇ ਨਹੀਂ ਕਰ
ਸਕੇ




ਬੱਸ 'ਤੇ ਪਹੀਏ

ਬੱਸ ਦੇ ਪਹੀਏ ਗੋਲ-ਗੋਲ ਘੁੰਮਦੇ ਹਨ ਗੋਲ ਅਤੇ ਗੋਲ, ਗੋਲ
ਅਤੇ ਗੋਲ ਬੱਸ ਦੇ ਪਹੀਏ ਪੂਰੇ ਸ਼ਹਿਰ ਵਿੱਚ ਘੁੰਮਦੇ ਹਨ

ਬੱਸ 'ਤੇ ਵਾਈਪਰ ਜਾਂਦੇ ਹਨ, ਸਵਿਸ਼, ਸਵਿਸ਼, ਸਵਿਸ਼ ਬੱਸ 'ਤੇ
ਲੋਕ ਜਾਂਦੇ ਹਨ, ਗੱਲਬਾਤ ਕਰਦੇ ਹਨ, ਚੈਟ ਕਰਦੇ ਹਨ, ਚੈਟ
ਕਰਦੇ ਹਨ ਬੱਸ ਦੇ ਹਾਰਨ ਬੀਪ, ਬੀਪ, ਬੀਪ ਜਾਂਦੇ ਹਨ ਬੱਸ 'ਤੇ
ਬੱਚਾ ਜਾਂਦਾ ਹੈ, ਵਾਹ, ਵਾਹ, ਵਾਹ!
ਬੱਸ 'ਤੇ ਮੰਮੀ ਜਾਂਦੀ ਹੈ, ssh, ssh, ssh



goulburn mulwaree library



Goulburn Mulwaree Library
Civic Centre, Bourke Street, Goulburn
Ph: (02) 4823 4435
Email: library@goulburn.nsw.gov.au
www.gmlibrary.com.au

OPENING HOURS
Monday to Friday 10am-6pm
Saturday 10am-2pm
Closed Sunday
Closed Public Holidays

ਅਰਲੀ ਚਾਈਲਡਹੁੱਡ ਪ੍ਰੋਗਰਾਮ ਅਤੇ ਸਰੋਤ

- ਸਕੂਲ ਦੀਆਂ ਸ਼ਰਤਾਂ ਦੌਰਾਨ ਹਰ ਹਫ਼ਤੇ - ਮਾਪਿਆਂ ਨੂੰ ਰਹਿਣਾ ਪੈਂਦਾ ਹੈ
- ਬੁਕਿੰਗ ਜ਼ਰੂਰੀ gmlib.co/programs

ਤੁਕਬੰਦੀ ਦਾ ਸਮਾਂ - 0-2 ਸਾਲ
ਗਿਗਲ ਅਤੇ ਵਿਗਲ - 2-3 ਸਾਲ
ਕਹਾਣੀ ਦਾ ਸਮਾਂ - 3-5 ਸਾਲ
ਮੈਨੂੰ ਇੱਕ ਕਹਾਣੀ ਦੱਸੋ - 3-5 ਸਾਲ

- ਆਓ 0-4 ਸਾਲ ਦੀ ਉਮਰ ਲਈ ਕਿਤਾਬਾਂ ਦੀਆਂ ਕਿੱਟਾਂ ਪੜ੍ਹੀਏ - ਕਿਤਾਬਾਂ ਦੀ ਚੋਣ ਨੂੰ ਆਸਾਨ ਬਣਾਉਣਾ!
- ਜੂਨੀਅਰ ਆਸਾਨ ਸੰਗ੍ਰਹਿ - ਸਾਡੇ ਕੋਲ 0-6 ਸਾਲ ਦੀ ਉਮਰ ਦੇ ਬੱਚਿਆਂ ਲਈ ਬੋਰਡ ਦੀਆਂ ਕਿਤਾਬਾਂ ਅਤੇ ਤਸਵੀਰਾਂ ਦੀਆਂ ਕਿਤਾਬਾਂ ਹਨ।



Goulburn Mulwaree Library



GoulburnLibrary